

ਦਫਤਰ ਜਿਲਾ ਸਿਖਿਆ ਅਫਸਰ(ਸੈ.ਸਿ) ਬਠਿੰਡਾ

ਵੱਲ

ਸੰਬਧਤ ਸਕੂਲ ਮੁਖੀ

ਸਸਸਸ/ਸਹਸ ਜਿਲਾ ਬਠਿੰਡਾ।

ਪੱਤਰ ਨੰ: ਅ-4/1()2025/ 517


ਮਿਤੀ: 05/09/2025

ਵਿਸ਼ਾ: ਵਿਭਾਗ ਵੱਲੋਂ ਜਾਰੀ ਰੂਲ 2018 ਅਨੁਸਾਰ ਖੇਤਰੀ ਦਫਤਰਾਂ ਵਿਚ ਕੰਮ ਕਰਦੇ ਐਸ ਐਲ ਏ ਦੀ ਸੀਨੀਅਰਤਾ ਸੂਚੀ ਤਿਆਰ ਕਰਨ ਸੰਬਧੀ।

ਉਪਰੋਕਤ ਵਿਸ਼ੇ ਸੰਬਧੀ ਸਾਲ 2018 ਦੇ ਰੂਲਾਂ ਅਨੁਸਾਰ ਖੇਤਰੀ ਦਫਤਰਾਂ ਵਿਚ ਕੰਮ ਕਰਦੇ ਐਸ ਐਲ ਏ ਦੀ ਸੀਨੀਅਰਤਾ ਸੂਚੀ ਬਾਰਡਰ ਅਤੇ ਨਾਨ ਬਾਰਡਰ ਏਰੀਆ ਦੀ ਆਪਸ਼ਨ ਦੇ ਆਧਾਰ ਤੇ ਤਿਆਰ ਕੀਤੀ ਜਾਣੀ ਹੈ। ਇਸ ਲਈ ਨਾਲ ਨੱਥੀ ਪੱਤਰ ਦੀ ਪਾਲਣਾ ਕਰਦੇ ਹੋਏ ਦਿੱਤੇ ਪ੍ਰੋਫਾਰਮੇ ਵਿਚ ਅਪਡੇਟਡ ਵੇਰਵੇ ਭਰਕੇ ਸਮੇਤ ਆਪਸ਼ਨ ਇਸ ਦਫਤਰ ਵਿਖੇ ਮਿਤੀ 10.2.2025 ਤੱਕ ਹਰ ਹਾਲ ਵਿਚ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ 2018 ਦੇ ਰੂਲਾਂ ਅਨੁਸਾਰ ਸੀਨੀਅਰਤਾ ਸੂਚੀ ਤਿਆਰ ਕੀਤੀ ਜਾ ਸਕੇ। ਜੇਕਰ ਨਿਰਧਾਰਤ ਮਿਤੀ ਤੱਕ ਐਸ.ਐਲ. ਏ ਦੁਆਰਾ ਆਪਣੀ ਆਪਸ਼ਨ ਨਹੀਂ ਭੇਜੀ ਜਾਂਦੀ ਤਾਂ ਆਪਸ਼ਨ ਨਾ ਭੇਜਣ ਵਾਲੇ ਕਰਮਚਾਰੀਆਂ ਨੂੰ ਨਾਨ ਬਾਰਡਰ ਏਰੀਆਂ ਸਮਝ ਲਿਆ ਜਾਵੇਗਾ ਅਤੇ ਬਾਅਦ ਵਿਚ ਇਸ ਸੰਬਧੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਇਸ ਦੀ ਜਿੰਮੇਵਾਰੀ ਸੰਬਧਤ ਕਰਮਚਾਰੀ ਦੀ ਹੋਵੇਗੀ।

ਸਕੂਲ ਡੀਡੀਓ ਆਪਣੇ ਅਧੀਨ ਕੰਮ ਕਰਦੇ ਐਸ ਐਲ ਏ ਨੂੰ ਪੱਤਰ ਨੋਟ ਕਰਵਾਉਣ ਅਤੇ ਇਸ ਸੰਬਧੀ ਕਾਰਵਾਈ ਕਰਨ ਲਈ ਪਾਬੰਦ ਕਰਨਾ ਯਕੀਨੀ ਬਣਾਉਣਗੇ।

ਨੱਥੀ: ਪੱਤਰ ਦੀ ਕਾਪੀ।


ਜਿਲਾ ਸਿਖਿਆ ਅਫਸਰ(ਸੈ .ਸਿ)
ਬਠਿੰਡਾ

2025-26042 m-4
5/2/25

ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ.ਏ.ਐਸ.ਨਗਰ
(ਦਫਤਰੀ ਅਮਲਾ ਸ਼ਾਖਾ) (ਈ-ਮੇਲ ਆਈ.ਡੀ. medpipunjab@punjabeducation.gov.in)
(ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਈ-ਬਲਾਕ, ਚੌਥੀ ਮੰਜਿਲ)

ਸੇਵਾ ਵਿਖੇ

ਸਮੂਹ ਜਿਲਾ ਸਿੱਖਿਆ ਅਫਸਰ (ਸੈਸਿ/ ਐਸਿ),
ਪੰਜਾਬ।

ਮੀਮੇ ਨੰ: 837641/202531927

ਮਿਤੀ, ਐਸ.ਏ.ਐਸ.ਨਗਰ-03.02.2025

- ਵਿਸ਼ਾ- ਵਿਭਾਗ ਵੱਲੋਂ ਜਾਰੀ ਰੂਲ 2018 ਅਨੁਸਾਰ ਖੇਤਰੀ ਦਫਤਰਾਂ ਵਿੱਚ ਕੰਮ ਕਰਦੇ ਐਸ.ਐਲ.ਏ ਦੀ ਸੀਨੀਅਰਤਾ ਸੂਚੀ ਤਿਆਰ ਕਰਨ ਸਬੰਧੀ।
- ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਵਿਭਾਗ ਵੱਲੋਂ ਮਿਤੀ 12-09-2018 ਰਾਹੀਂ ਐਸ.ਐਲ.ਏ (ਖੇਤਰੀ ਦਫਤਰ) ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਸੀ।
 - ਵਿਭਾਗ ਵੱਲੋਂ ਸਾਲ 2018 ਵਿੱਚ ਨਵੇਂ ਬਣਾਏ ਗਏ ਰੂਲ the Punjab Education Department Ministerial and Non-Teaching staff (Boarder Area) Group C Service Rules, 2018 and the Punjab Education Department Ministerial and Non-Teaching staff (Subordinate Offices) Group C Service Rules, 2018 ਅਨੁਸਾਰ ਖੇਤਰੀ ਦਫਤਰਾਂ ਵਿੱਚ ਕੰਮ ਕਰਦੇ ਐਸ.ਐਲ.ਏ ਦੀ ਸੀਨੀਅਰਤਾ ਸੂਚੀ ਨੂੰ ਬਾਰਡਰ ਜਿਲੇ (ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ ਅਤੇ ਪਠਾਨਕੋਟ) ਅਤੇ ਨਾਨ-ਬਾਰਡਰ (ਬਾਕੀ ਜਿਲੇ) ਅਨੁਸਾਰ ਤਿਆਰ ਕਰਨ ਦਾ ਉਪਬੰਧ ਕੀਤਾ ਗਿਆ ਹੈ।
 - ਸਾਲ 2018 ਦੇ ਰੂਲਾਂ ਅਨੁਸਾਰ ਸੀਨੀਅਰਤਾ ਸੂਚੀ ਨੂੰ ਬਾਰਡਰ ਅਤੇ ਨਾਨ-ਬਾਰਡਰ ਅਨੁਸਾਰ ਤਿਆਰ ਕਰਨ ਤੋਂ ਪਹਿਲਾਂ ਕਰਮਚਾਰੀਆਂ ਵੱਲੋਂ ਬਾਰਡਰ ਜਾਂ ਨਾਨ ਬਾਰਡਰ ਜਿਲੇ ਦੀ ਆਪਸ਼ਨ ਦਿੱਤੀ ਜਾਣੀ ਹੈ।
 - ਇਸ ਲਈ ਵਿਭਾਗ ਵੱਲੋਂ ਮਿਤੀ 12-09-2018 ਰਾਹੀਂ ਐਸ.ਐਲ.ਏ (ਖੇਤਰੀ ਦਫਤਰ) ਦੀ ਸੀਨੀਅਰਤਾ ਸੂਚੀ ਦੀ ਕਾਪੀ ਨਾਲ ਨੱਥੀ ਕਰਕੇ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਇਸ ਸੀਨੀਅਰਤਾ ਸੂਚੀ ਵਿੱਚ ਦਰਜ ਕਰਮਚਾਰੀਆਂ ਦੇ ਵੇਰਵਿਆਂ ਅਨੁਸਾਰ ਆਪ ਦੇ ਜਿਲੇ ਵਿੱਚ ਸੇਵਾ ਨਿਭਾ ਰਹੇ ਐਸ.ਐਲ.ਏ ਕਰਮਚਾਰੀਆਂ ਤੋਂ ਸਾਲ 2018 ਦੇ ਰੂਲਾਂ ਅਨੁਸਾਰ ਬਾਰਡਰ ਜਾਂ ਨਾਨ ਬਾਰਡਰ ਜਿਲੇ ਦੀ ਆਪਸ਼ਨ ਲੈ ਕੇ ਹੇਠ ਲਿਖੇ ਦਰਸਾਏ ਪ੍ਰੋਫਾਰਮੇ ਵਿੱਚ updated ਵੇਰਵੇ (ਜਿਵੇਂ ਕਿ ਕੰਮ ਕਰਨ ਦਾ ਸਥਾਨ, ਜਿਲਾ ਆਦਿ) ਦਰਜ ਕਰਕੇ ਤੁਰੰਤ ਇਸ ਦਫਤਰ ਨੂੰ ਭੇਜੇ ਜਾਣ ਤਾਂ ਜੋ ਸਾਲ 2018 ਦੇ ਰੂਲਾਂ ਅਨੁਸਾਰ ਐਸ.ਐਲ.ਏ (ਖੇਤਰੀ ਦਫਤਰ) ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਜਾ ਸਕੇ:

Sr No	Final Seniority Number as per dated 12-09-2018	Name	Father Name	Gender	DOB	School Name	District Name	First Designation	Merit Rank	Date of Joining as Parent Cadre	Date of Appointment as SLA	Date of Joining as SLA	Category GEN, SC, BC	Handicapped Category	Mode of Recruitment	Remarks	ਬਾਰਡਰ ਜਾਂ ਨਾਨ ਬਾਰਡਰ ਦੇ ਜਿਲੇ ਦੀ ਆਪਸ਼ਨ

5. ਮਿਤੀ 12-09-2018 ਰਾਹੀਂ ਜਾਰੀ ਸੀਨੀਆਰਤਾ ਸੂਚੀ ਦੇ ਆਖਰੀ ਕਰਮਚਾਰੀ ਤੋਂ ਬਾਅਦ ਨਵੇਂ ਪਦਉਨਤ/ਭਰਤੀ ਹੋਏ ਕਰਮਚਾਰੀਆਂ (ਸੇਵਾ ਨਿਭਾ ਰਹੇ ਜਾਂ ਰਿਟਾਇਰ ਹੋ ਚੁੱਕੇ ਕਰਮਚਾਰੀ) ਦੇ ਵੇਰਵੇ ਵੀ ਭੇਜੇ ਜਾਣ। ਸੇਵਾ ਨਿਭਾ ਰਹੇ ਕਰਮਚਾਰੀਆਂ ਪਾਸੋਂ ਬਾਰਡਰ ਜਾਂ ਨਾਨ ਬਾਰਡਰ ਜਿਲੇ ਦੀ ਆਪਸ਼ਨ ਲੈਣ ਉਪਰੰਤ ਉਕਤ ਪ੍ਰੋਫਾਰਮੇ ਵਿੱਚ ਭਰ ਕੇ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸੀਨੀਆਰਤਾ ਸੂਚੀ ਨੂੰ ਅਪਡੇਟ ਕੀਤਾ ਜਾ ਸਕੇ।
6. ਮਿਤੀ 12-09-2018 ਰਾਹੀਂ ਜਾਰੀ ਸੀਨੀਆਰਤਾ ਸੂਚੀ ਵਿੱਚ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਦੇ updated ਵੇਰਵੇ (ਜਿਵੇਂ ਕਿ ਕੰਮ ਕਰਨ ਦਾ ਸਥਾਨ, ਜਿਲਾ ਆਦਿ) ਉਕਤ ਪ੍ਰੋਫਾਰਮੇ ਵਿੱਚ ਭਰ ਕੇ ਭੇਜੇ ਜਾਣ ਅਤੇ ਵਿਸ਼ੇਸ਼ ਕਥਨ ਵਿੱਚ ਰਿਟਾਇਰ ਲਿਖਣਾ ਯਕੀਨੀ ਬਣਾਇਆ ਜਾਵੇ।
7. ਸਾਲ 2018 ਦੇ ਰੂਲਾਂ ਅਨੁਸਾਰ ਜੇਕਰ ਆਪ ਦੇ ਜਿਲੇ ਵਿੱਚ ਸੇਵਾ ਨਿਭਾ ਰਹੇ ਕਰਮਚਾਰੀ ਵਲੋਂ ਕੋਈ ਵੀ ਆਪਸ਼ਨ ਨਹੀਂ ਦਿੱਤੀ ਜਾਂਦੀ ਤਾਂ ਉਸ ਦੀ ਆਪਸ਼ਨ ਮੇਜ਼ੂਦਾ ਜਿਲੇ ਵਿੱਚ ਤੈਨਾਤੀ ਅਨੁਸਾਰ ਮੰਨੀ ਜਾਵੇਗੀ।
8. ਇੱਥੇ ਇਹ ਸਪਸ਼ੱਟ ਕੀਤਾ ਜਾਂਦਾ ਹੈ ਕਿ ਵਿਭਾਗ ਵਲੋਂ ਜਾਰੀ 2018 ਦੇ ਰੂਲਾਂ ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਕਰਮਚਾਰੀ ਵੱਲੋਂ ਬਾਰਡਰ ਜਾਂ ਨਾਨ ਬਾਰਡਰ ਵਿੱਚ ਇੱਕ ਵਾਰ ਆਪਸ਼ਨ ਦੇਣ ਉਪਰੰਤ ਉਸ ਨੂੰ ਬਦਲਿਆ ਨਹੀਂ ਜਾ ਸਕੇਗਾ।
9. ਉਕਤ ਮੰਗੀ ਗਈ ਸੂਚਨਾਂ ਉਕਤ ਪ੍ਰੋਫਾਰਮੇ ਵਿੱਚ ਭਰ ਕੇ ਮਿਤੀ 10-02-2025 ਤੱਕ ਇਸ ਦਫਤਰ ਨੂੰ ਦਸਤੀ ਇਸ ਦਫਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ।
10. ਜੇਕਰ ਆਪ ਦੇ ਜਿਲੇ ਵਿੱਚ ਸੇਵਾ ਨਿਭਾ ਰਹੇ ਜਾਂ ਰਿਟਾਇਰ ਹੋ ਚੁੱਕੇ ਕਰਮਚਾਰੀ ਦੇ ਵੇਰਵੇ ਭੇਜਣ ਤੇ ਰਹਿ ਜਾਂਦੇ ਹਨ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਆਪ ਦੀ ਖੁਦ ਦੀ ਹੋਵੇਗੀ।

ਸਹਾਇਕ ਡਾਇਰੈਕਟਰ (ਦਫਤਰੀ ਅਮਲਾ)